

## ਅੰਤਿਮ ਰਿਪੋਰਟ - ਆਮ ਪੁੱਛੇ ਜਾਣ ਵਾਲੇ ਸਵਾਲ

### ਅੰਤਿਮ ਰਿਪੋਰਟ ਵਿੱਚ ਕੀ ਹੈ?

ਕਮਿਸ਼ਨ ਨੇ ਵਿਕਟੋਰੀਆ ਦੀ ਮਾਨਸਿਕ ਸਿਹਤ ਅਤੇ ਭਲਾਈ ਵਾਲੀ ਪ੍ਰਣਾਲੀ ਨੂੰ ਮੁੜ-ਵਿਓਂਤਣ ਦੀ ਯੋਜਨਾ ਤੈਅ ਕੀਤੀ ਹੈ। ਇਨ੍ਹਾਂ ਸੁਧਾਰਾਂ ਨਾਲ ਵਿਕਟੋਰੀਆ ਦੇ ਸਮੁੱਚੇ ਭਾਈਚਾਰੇ ਨੂੰ ਲਾਭ ਹੋਵੇਗਾ।

ਅੰਤਿਮ ਰਿਪੋਰਟ ਵਿੱਚ ਤਬਦੀਲੀ ਲਈ 65 ਸਿਫਾਰਸ਼ਾਂ ਸ਼ਾਮਲ ਹਨ। ਇਹ ਕਮਿਸ਼ਨ ਦੀ ਅੰਤਰਿਮ ਰਿਪੋਰਟ ਵਿੱਚ ਨੌਂ ਸਿਫਾਰਸ਼ਾਂ ਉੱਤੇ ਉਸਾਰੀਆਂ ਗਈਆਂ ਹਨ।

ਇਕ ਮੁੱਖ ਸੁਧਾਰ ਇਹ ਹੈ ਕਿ ਮਾਨਸਿਕ ਸਿਹਤ ਅਤੇ ਭਲਾਈ ਵਾਲੀ ਪ੍ਰਣਾਲੀ ਨੂੰ ਹਰ ਕਿਸੇ ਲਈ ਵਰਤਣਾ ਆਸਾਨ ਬਣਾਇਆ ਜਾਵੇ। ਅਜਿਹਾ ਕਰਨ ਲਈ, ਭਵਿੱਖ ਦੀ ਪ੍ਰਣਾਲੀ ਵਿੱਚ 50-60 ਨਵੀਆਂ ਸਥਾਨਕ ਮਾਨਸਿਕ ਸਿਹਤ ਅਤੇ ਭਲਾਈ ਦੀਆਂ ਸੇਵਾਵਾਂ ਸ਼ਾਮਲ ਹੋਣਗੀਆਂ। ਇਹ ਸੇਵਾਵਾਂ ਬਾਲਗਾਂ ਵਾਸਤੇ ਇਲਾਜ, ਸੰਭਾਲ ਅਤੇ ਸਹਾਇਤਾ ਪ੍ਰਦਾਨ ਕਰਨਗੀਆਂ।

### ਸਿਫਾਰਸ਼ਾਂ ਨੂੰ ਕੌਣ ਲਾਗੂ ਕਰੇਗਾ?

ਵਿਕਟੋਰੀਆ ਦੀ ਸਰਕਾਰ ਕਮਿਸ਼ਨ ਦੁਆਰਾ ਕੀਤੀਆਂ ਗਈਆਂ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰੇਗੀ। ਸਿਹਤ ਵਿਭਾਗ ਵਿੱਚ ਨਵੀਂ ਮਾਨਸਿਕ ਸਿਹਤ ਅਤੇ ਭਲਾਈ ਡਿਵੀਜ਼ਨ ਮਾਨਸਿਕ ਸਿਹਤ ਅਤੇ ਭਲਾਈ ਵਾਲੀ ਪ੍ਰਣਾਲੀ ਦਾ ਪ੍ਰਬੰਧ ਕਰੇਗੀ। ਉਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇਗੀ।

### ਸਿਫਾਰਸ਼ਾਂ ਨੂੰ ਕਦੋਂ ਲਾਗੂ ਕੀਤਾ ਜਾਵੇਗਾ?

ਕਮਿਸ਼ਨ ਦੀਆਂ ਸਿਫਾਰਸ਼ਾਂ ਸਾਡੀ ਮਾਨਸਿਕ ਸਿਹਤ ਅਤੇ ਭਲਾਈ ਵਾਲੀ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਨੂੰ ਦਰਸਾਉਂਦੀਆਂ ਹਨ। ਇਹ ਤਬਦੀਲੀਆਂ ਕਰਨ ਵਿੱਚ ਸਮਾਂ ਲੱਗੇਗਾ।

ਅੰਤਰਿਮ ਰਿਪੋਰਟ ਦੀਆਂ ਕੁਝ ਸਿਫਾਰਸ਼ਾਂ ਪਹਿਲਾਂ ਹੀ ਚੱਲ ਰਹੀਆਂ ਹਨ। ਇਸ ਵਿੱਚ ਜੁੜਨ ਤੋਂ ਬਾਅਦ ਹਸਪਤਾਲ ਦੀ ਆਤਮਘਾਤ ਦੀ ਕੋਸ਼ਿਸ਼ ਕਰਨ ਵਾਲਿਆਂ ਤੱਕ ਪਹੁੰਚ (HOPE) ਪ੍ਰੋਗਰਾਮ ਦਾ ਵਿਸਥਾਰ ਕਰਨਾ ਸ਼ਾਮਲ ਹੈ। ਹੋਰ ਸਿਫਾਰਸ਼ਾਂ ਵਿੱਚ ਵਧੇਰੇ ਸਮਾਂ ਲੱਗੇਗਾ।

ਕਮਿਸ਼ਨ ਨੇ 10 ਸਾਲਾਂ ਦੇ ਸੁਧਾਰ ਵਾਲੀ ਕਾਰਜ-ਸੂਚੀ (ਏਜੰਡੇ) ਦੀ ਰੂਪ ਰੇਖਾ ਤਿਆਰ ਕੀਤੀ ਹੈ ਜਿਸ ਵਿੱਚ ਤਿੰਨ ਲਹਿਰਾਂ ਸ਼ਾਮਲ ਹਨ।

- ਥੋੜ੍ਹੀ ਮਿਆਦ - 2022 ਦੇ ਅੰਤ ਤੱਕ
- ਮੱਧਮ ਮਿਆਦ - 2026 ਦੇ ਅੰਤ ਤੱਕ
- ਲੰਬੀ ਮਿਆਦ - 2031 ਦੇ ਅੰਤ ਤੱਕ।

## ਕੀ ਮੈਂ ਅੰਤਿਮ ਰਿਪੋਰਟ ਦੀ ਕਾਗਜ਼ੀ ਰੂਪ ਵਾਲੀ ਨਕਲ ਲੈ ਸਕਦਾ/ਸਕਦੀ ਹਾਂ?

ਰੋਇਲ ਕਮਿਸ਼ਨ ਆਪਣੇ ਦੁਆਰਾ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਵਚਨਬੱਧ ਹੈ। ਅਸੀਂ ਤੁਹਾਨੂੰ [ਅੰਤਿਮ ਰਿਪੋਰਟ ਅਤੇ ਸਾਰਾਂਸ਼ ਅਤੇ ਸਿਫਾਰਸ਼ਾਂ ਨੂੰ ਔਨਲਾਈਨ ਪੜ੍ਹਨ ਲਈ ਉਤਸ਼ਾਹਤ](#) ਕਰਦੇ ਹਾਂ।

ਜੇ ਤੁਹਾਡੇ ਕੋਲ ਘਰ ਵਿੱਚ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ, ਤਾਂ ਤੁਸੀਂ ਰਿਪੋਰਟ ਨੂੰ ਔਨਲਾਈਨ ਪੜ੍ਹਨ ਲਈ ਆਪਣੀ ਸਥਾਨਕ ਲਾਇਬ੍ਰੇਰੀ ਵਿੱਚ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਆਪਣੀ ਸਥਾਨਕ ਲਾਇਬ੍ਰੇਰੀ ਨੂੰ [ਇੱਥੇ ਪਬਲਿਕ ਲਾਇਬ੍ਰੇਰੀ ਵਿਕਟੋਰੀਆ ਵੈੱਬਸਾਈਟ](#) ਉੱਤੇ ਲੱਭ ਸਕਦੇ ਹੋ।

## ਜੇ ਮੇਰਾ ਅੰਤਿਮ ਰਿਪੋਰਟ ਬਾਰੇ ਕੋਈ ਸਵਾਲ ਹੈ ਤਾਂ ਕੀ ਹੋਵੇਗਾ?

ਅੰਤਿਮ ਰਿਪੋਰਟ ਬਾਰੇ ਸਵਾਲ ਪੁੱਛਣ ਲਈ, ਕਿਰਪਾ ਕਰਕੇ [mentalhealth@dhhs.vic.gov.au](mailto:mentalhealth@dhhs.vic.gov.au) ਨੂੰ ਈਮੇਲ ਕਰੋ।

ਤੁਸੀਂ ਉਸ ਜਾਣਕਾਰੀ ਨੂੰ ਵੀ ਲੱਭਣ ਦੇ ਯੋਗ ਹੋ ਸਕਦੇ ਹੋ ਜੋ ਤੁਸੀਂ ਇਹਨਾਂ [ਤੱਥ ਸੀਟਾਂ](#) ਅਤੇ ਇਕ [ਵੀਡੀਓ ਐਨੀਮੇਸ਼ਨ](#) ਦੀ ਅੰਤਿਮ ਰਿਪੋਰਟ ਦੇ ਬਾਰੇ ਵਿੱਚ ਲੱਭ ਰਹੇ ਹੋ।

## ਕੀ ਮੈਂ ਅਜੇ ਵੀ ਕਮਿਸ਼ਨ ਦੇ ਕੰਮ ਬਾਰੇ ਕੋਈ ਗੱਲ ਕਹਿ ਸਕਦਾ/ਸਕਦੀ ਹਾਂ?

ਰੋਇਲ ਕਮਿਸ਼ਨ ਨੇ ਆਪਣੀ ਕਾਰਵਾਈ ਪੂਰੀ ਕਰ ਲਈ ਹੈ, ਇਸ ਲਈ ਉਹ ਹੋਰ ਸੁਝਾਵਾਂ ਨੂੰ ਸਵੀਕਾਰ ਨਹੀਂ ਕਰ ਸਕਦਾ।

ਕਮਿਸ਼ਨ ਨੂੰ ਵਿਅਕਤੀਆਂ ਅਤੇ ਸੰਗਠਨਾਂ ਕੋਲੋਂ 12,500 ਤੋਂ ਵੱਧ ਸੁਝਾਅ ਮਿਲੇ ਸਨ। ਇਸ ਵਿੱਚ ਕਾਰਜਬਲ ਸਰਵੇਖਣ ਲਈ ਲਗਭਗ 3,000 ਜਵਾਬ ਅਤੇ ਇਸ ਤੋਂ ਵੱਧ ਹੇਠ ਲਿਖੇ ਸ਼ਾਮਲ ਸਨ:

- 3,200 ਲਿਖਤੀ ਸੁਝਾਅ
- 1,650 ਲੋਕ ਜੋ ਭਾਈਚਾਰਕ ਸਲਾਹ-ਮਸ਼ਵਰੇ ਦੇ ਸੈਸ਼ਨਾਂ ਵਿੱਚ ਸ਼ਾਮਲ ਹੋਏ ਸਨ,
- 250 ਗਵਾਹ
- ਭਾਈਚਾਰਕ ਭਾਵਨਾ ਸਰਵੇਖਣ ਦੇ 3,000 ਜਵਾਬ।